



### ਬ੍ਰੈਮਪਟਨ ਵਿੰਟਰ ਵੰਡਰਲੈਂਡ ਦੀ ਪ੍ਰੋਗਰਾਮਿੰਗ ਅਤੇ ਸਹੂਲਤਾਂ ਸਬੰਧੀ ਅੱਪਡੇਟ

ਬ੍ਰੈਮਪਟਨ, ਓਨਟਾਰੀਓ (18 ਦਸੰਬਰ, 2020) – ਜੇਕਰ ਮੌਸਮ ਠੀਕ ਰਿਹਾ, ਤਾਂ ਸਿਟੀ ਆਫ ਬ੍ਰੈਮਪਟਨ, 2 ਜਨਵਰੀ, 2021 ਨੂੰ, ਮਾਊਂਟ ਚਿੰਗਕੂਜ਼ੀ (Mount Chinguacousy) ਅਤੇ ਕ੍ਰੈਸ-ਕੰਟ੍ਰੀ ਸਕੀਇੰਗ ਅਤੇ ਸਨੋਸ਼ੂ ਟ੍ਰੇਲਸ ਖੋਲੇਗੀ।

ਫਲਾਵਰ ਸਿਟੀ ਕਮਿਊਨਿਟੀ ਕੈਂਪਸ (Flower City Community Campus), ਵੈਲੀਬ੍ਰੂਕ ਪਾਰਕ (Valleybrook Park) (ਸਿੰਥੇਟਿਕ ਆਈਸ ਪਾਇਲਟ), ਮੋਰਿਸ ਕੇਰਬਲ ਪਾਰਕ (Morris Kerbel Park) ਅਤੇ ਅਰਨਸਕਲਿਫ ਪਾਰਕ (Earncliffe Park) ਵਿਖੇ ਸਥਿਤ, ਚਾਰ ਨਵੇਂ ਆਉਟਡੋਰ ਰਿੰਕਸ ਲਈ ਰਜਿਸਟਰੇਸ਼ਨ, 21 ਦਸੰਬਰ ਵਾਲੇ ਹਫ਼ਤੇ ਵਿੱਚ ਸ਼ੁਰੂ ਹੋਵੇਗੀ।

ਪੇਪ-ਅਪ ਪ੍ਰੋਗਰਾਮਿੰਗ, ਵੇਕਿੰਗ ਪਾਥ ਅਤੇ ਆਉਟਡੋਰ ਰਨ ਕਲੱਬ ਦੀਆਂ ਤਾਰੀਖਾਂ ਹੁਣ, [www.brampton.ca/recreation](http://www.brampton.ca/recreation) ਤੇ ਔਨਲਾਈਨ ਉਪਲਬਧ ਹਨ।

#### ਮਾਊਂਟ ਚਿੰਗਕੂਜ਼ੀ

ਸਕੀਇੰਗ, ਸਨੋਬੋਰਡਿੰਗ ਅਤੇ ਟਿਊਬਿੰਗ

ਮਾਊਂਟ ਚਿੰਗਕੂਜ਼ੀ, ਸਕੀਇੰਗ, ਸਨੋਬੋਰਡਿੰਗ ਅਤੇ ਟਿਊਬਿੰਗ ਲਈ ਬ੍ਰੈਮਪਟਨ ਦੀ ਥਾਂ ਹੈ। ਇਹ ਚਿੰਗਕੂਜ਼ੀ ਪਾਰਕ (Chinguacousy Park) ਵਿਖੇ ਸਥਿਤ ਹੈ। ਜੇਕਰ ਮੌਸਮ ਠੀਕ ਰਿਹਾ, ਤਾਂ ਇਹ 2021 ਦੇ ਸੀਜਨ ਲਈ 2 ਜਨਵਰੀ ਨੂੰ ਖੁੱਲੇਗਾ।

ਪ੍ਰਤੀ ਵਿਜਿਟ ਭੁਗਤਾਨ ਵਾਲੀ ਸਕੀਇੰਗ, ਸਨੋਬੋਰਡਿੰਗ ਅਤੇ ਟਿਊਬਿੰਗ, ਰਿਜਰਵੇਸ਼ਨ ਦੁਆਰਾ ਉਪਲਬਧ ਹੋਵੇਗੀ। ਸਰੀਰਕ ਦੂਰੀ ਨੂੰ ਯਕੀਨੀ ਬਣਾਉਣ ਲਈ, ਸੀਮਿਤ ਸੰਖਿਆ ਲਾਗੂ ਕੀਤੀ ਗਈ ਹੈ। ਕਿਰਪਾ ਕਰਕੇ ਧਿਆਨ ਦਿਓ ਕਿ ਇਸ ਵੇਲੇ, ਸਕੀ ਅਤੇ ਸਨੋਬੋਰਡ ਉਪਕਰਨ, ਕਿਰਾਏ ਤੇ ਲੈਣ ਲਈ ਉਪਲਬਧ ਨਹੀਂ ਹਨ।

ਸੰਚਾਲਨ ਦੇ ਘੰਟਿਆਂ, ਖੁੱਲੇ ਜਾਂ ਬੰਦ ਹੋਣ ਸਬੰਧੀ ਸਥਿਤੀ ਅਤੇ ਰਿਜਰਵੇਸ਼ਨ ਵੇਰਵਿਆਂ ਸਮੇਤ, ਪੂਰੀ ਜਾਣਕਾਰੀ ਲਈ, [www.brampton.ca/mountching](http://www.brampton.ca/mountching) ਤੇ ਜਾਓ।

#### ਕ੍ਰੈਸ-ਕੰਟ੍ਰੀ ਸਕੀਇੰਗ ਅਤੇ ਸਨੋਸ਼ੂ ਟ੍ਰੇਲਸ

ਜੇਕਰ ਮੌਸਮ ਠੀਕ ਰਿਹਾ, ਤਾਂ ਨਵੀਆਂ ਕ੍ਰੈਸ-ਕੰਟ੍ਰੀ ਸਕੀਇੰਗ ਅਤੇ ਸਨੋਸ਼ੂ ਟ੍ਰੇਲਸ, ਜਨਵਰੀ ਵਿੱਚ ਚਿੰਗਕੂਜ਼ੀ ਪਾਰਕ ਵਿੱਚ ਵਰਤੋਂ ਲਈ ਉਪਲਬਧ ਹੋਣਗੀਆਂ। ਟ੍ਰੇਲਸ ਤੱਕ, ਸੈਂਡਰਾ ਹੇਮਸ ਸੈਂਟਰ (Sandra Hames Centre) ਦੇ ਪਾਰਕਿੰਗ ਲੈਟ (ਬ੍ਰੈਮਲੀ (Bramalea) ਅਤੇ ਗੁਡਵੁਡ (Goodwood) ਪ੍ਰਵੇਸ਼-ਦੁਆਰ) ਤੋਂ ਪਹੁੰਚਿਆ ਜਾ ਸਕਦਾ ਹੈ ਅਤੇ ਇਹ, ਨਿਯਮਿਤ ਪਾਰਕ ਦੇ ਸੰਚਾਲਨ ਘੰਟਿਆਂ ਦੇ ਦੌਰਾਨ, ਨਿਵਾਸੀਆਂ ਵੱਲੋਂ ਸੁਤੰਤਰ ਵਰਤੋਂ ਲਈ ਤਿਆਰ ਹਨ। ਕਿਰਪਾ ਕਰਕੇ ਪੇਸਟ ਕੀਤੇ ਸਾਈਨ ਬੋਰਡਾਂ ਦੀਆਂ ਗਾਈਡਲਾਈਨਾਂ ਦੀ ਪਾਲਣਾ ਕਰੋ ਅਤੇ ਸੁਰੱਖਿਅਤ ਸਰੀਰਕ ਦੂਰੀ ਕਾਇਮ ਰੱਖੋ।

ਟ੍ਰੇਲਸ ਦੀ ਦੇਖਭਾਲ, ਸਿਟੀ ਆਫ ਬ੍ਰੈਮਪਟਨ ਦੇ ਸਟਾਫ਼ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਹ ਬੇਹੱਦ ਖਰਾਬ ਮੌਸਮ ਦੇ ਕਾਰਨ ਬੰਦ ਹੋ ਸਕਦੀਆਂ ਹਨ। ਕਿਰਪਾ ਕਰਕੇ ਧਿਆਨ ਦਿਓ ਕਿ ਇਸ ਵੇਲੇ ਉਪਕਰਨ, ਕਿਰਾਏ ਤੇ ਲੈਣ ਲਈ ਉਪਲਬਧ ਨਹੀਂ ਹਨ।



ਸੰਚਾਲਨ ਦੇ ਘੰਟਿਆਂ, ਟ੍ਰੇਲ ਦੇ ਖੁੱਲੇ ਜਾਂ ਬੰਦ ਹੋਣ ਸਬੰਧੀ ਸਥਿਤੀ ਸਮੇਤ, ਜਾਣਕਾਰੀ ਲਈ, [www.brampton.ca/winterwonderland](http://www.brampton.ca/winterwonderland) ਤੇ ਜਾਓ।

ਮੌਸਮ ਸਬੰਧੀ ਚਿਤਾਵਨੀਆਂ ਅਤੇ ਬੰਦ ਹੋਣ ਬਾਰੇ ਜਾਣਕਾਰੀ

ਹਿਲ ਅਤੇ ਟ੍ਰੇਲਸ, ਬੇਹੱਦ ਖਰਾਬ ਮੌਸਮ ਕਾਰਨ ਬੰਦ ਹੋ ਸਕਦੇ ਹਨ, ਮਾਮੂਲੀ ਅਤੇ ਨਮੀ ਵਾਲੀਆਂ ਸਥਿਤੀਆਂ ਜਾਂ ਬੇਹੱਦ ਠੰਢ ਸਮੇਤ (20 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ)। ਨਿਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਉਣ ਤੋਂ ਪਹਿਲਾਂ ਔਨਲਾਈਨ, ਸਥਿਤੀ ਸਬੰਧੀ ਅੱਪਡੇਟ ਦੇਖ ਲੈਣ।

### ਚਾਰ ਵਾਧੂ ਆਉਟਡੋਰ ਸਕੇਟਿੰਗ ਰਿੰਕ

ਇਸ ਸੀਜਨ, ਸਿਟੀ, ਚਾਰ ਨਵੇਂ ਆਉਟਡੋਰ ਸਕੇਟਿੰਗ ਰਿੰਕ ਸਥਾਪਤ ਕਰ ਰਹੀ ਹੈ। ਇਹ ਰਿੰਕ, ਫਲਾਵਰ ਸਿਟੀ ਕਮਿਊਨਟੀ ਕੈਂਪਸ, ਵੈਲੀਬੁਕ ਪਾਰਕ (ਸਿੰਥੇਟਿਕ ਆਈਸ ਪਾਇਲਟ), ਮੋਰਿਸ ਕੋਰਬਲ ਪਾਰਕ ਅਤੇ ਅਰਨਸਕਲਿਫ ਪਾਰਕ ਵਿਖੇ ਸਥਿਤ ਹਨ।

ਅਸਲ ਵਿੱਚ ਇਸਨੂੰ 18 ਦਸੰਬਰ ਨੂੰ ਖੋਲਿਆ ਜਾਣਾ ਸੀ, ਪਰੰਤੂ ਹਾਲੀਆ ਗਰਮ ਤਾਪਮਾਨ ਦੇ ਕਾਰਨ, ਰਿੰਕਸ ਵਿੱਚ ਪਾਣੀ ਪਾ ਕੇ ਉਸਨੂੰ ਫ੍ਰੀਜ਼ ਕਰਨ ਲਈ, ਵਾਧੂ ਸਮਾਂ ਦੇਣਾ ਜ਼ਰੂਰੀ ਹੋ ਗਿਆ ਸੀ।

ਗੋਰ ਮੇਡੋਜ਼ ਕਵਰਡ ਆਉਟਡੋਰ ਸਕੇਟਿੰਗ ਰਿੰਕ (Gore Meadows Covered Outdoor Skating Rink), ਚਿੰਗਕੂਜ਼ੀ ਪਾਰਕ ਸਕੇਟ ਰੇਕ੍ਰੀਏਸ਼ਨਲ ਟ੍ਰੇਲ (Chinguacousy Park Skate Recreational Trail), ਗੇਜ ਪਾਰਕ ਆਉਟਡੋਰ ਸਕੇਟਿੰਗ ਰੇਕ੍ਰੀਏਸ਼ਨਲ ਟ੍ਰੇਲ (Gage Park Outdoor Skating Recreational Trail) ਅਤੇ ਮਾਊਂਟ ਪਲੈਜ਼ੈਂਟ ਆਉਟਡੋਰ ਸਕੇਟਿੰਗ ਰਿੰਕ (Mount Pleasant Outdoor Skating Rink), 10 ਦਸੰਬਰ ਨੂੰ ਖੁੱਲ ਗਏ ਸਨ।

ਸੰਚਾਲਨ ਦੇ ਘੰਟਿਆਂ, ਰਿੰਕ ਦੀ ਸਥਿਤੀ ਅਤੇ ਰਿਜ਼ਰਵੇਸ਼ਨ ਵੇਰਵਿਆਂ ਸਮੇਤ, ਪੂਰੀ ਜਾਣਕਾਰੀ ਲਈ, [www.brampton.ca/outdoorskating](http://www.brampton.ca/outdoorskating) ਤੇ ਜਾਓ।

### ਵੈਕਿੰਗ ਪਾਥ, ਆਉਟਡੋਰ ਰਨ ਕਲੱਬ ਅਤੇ ਪੈਪ-ਅਪ ਪ੍ਰੋਗਰਾਮਿੰਗ

ਬ੍ਰੈਂਪਟਨ ਰੇਕ੍ਰੀਏਸ਼ਨ (Brampton Recreation) ਦਾ ਸਟਾਫ਼, 19 ਦਸੰਬਰ ਤੋਂ ਸ਼ੁਰੂ ਕਰਦੇ ਹੋਏ, ਵੈਕਿੰਗ ਪਾਥ (Walking Path) ਅਤੇ ਆਉਟਡੋਰ ਰਨ ਕਲੱਬ (Outdoor Run Club) ਪ੍ਰੋਗਰਾਮ ਪੇਸ਼ ਕਰੇਗਾ। ਨਿਵਾਸੀ, ਸਰਦੀ ਦੇ ਮਹੀਨਿਆਂ ਦੇ ਦੌਰਾਨ, ਸਰੀਰਕ ਦੂਰੀ ਕਾਇਮ ਰੱਖਦੇ ਹੋਏ, ਇਹਨਾਂ ਖੁੱਲੀ-ਹਵਾ ਵਾਲੀਆਂ ਗਤੀਵਿਧੀਆਂ ਦਾ ਅਨੰਦ ਮਾਣ ਸਕਦੇ ਹਨ।

ਵੈਕਿੰਗ ਪਾਥ ਪ੍ਰੋਗਰਾਮ, ਹਰ ਉਮਰ ਦੇ ਲੋਕਾਂ ਲਈ ਤਿਆਰ ਕੀਤਾ ਗਿਆ ਹੈ। ਇਹ ਵਧੀਆ ਪਰਿਵਾਰ-ਅਨੁਕੂਲਿਤ ਗਤੀਵਿਧੀ ਹੈ। ਨਿਵਾਸੀ, ਸਰਦੀ ਦੇ ਪੂਰੇ ਸੀਜਨ ਵਿੱਚ, ਵੱਖ-ਵੱਖ ਤਾਰੀਖਾਂ ਨੂੰ ਥੀਮ ਵਾਲੀ ਸੈਰ ਵਿੱਚ ਸ਼ਾਮਲ ਹੋ ਕੇ, ਬ੍ਰੈਂਪਟਨ ਦੇ ਸ਼ਾਨਦਾਰ ਪਾਰਕ ਅਤੇ ਸੈਰ ਕਰਨ ਵਾਲੇ ਰਸਤੇ ਦੇਖ ਸਕਦੇ ਹਨ। ਬੱਚਿਆਂ ਦੇ ਨਾਲ, ਮਾਪੇ ਜਾਂ ਸਰਪ੍ਰਸਤ ਦਾ ਹੋਣਾ ਲਾਜ਼ਮੀ ਹੈ।

ਨਿਵਾਸੀ, ਆਉਟਡੋਰ ਰਨ ਕਲੱਬ ਲਈ ਰਜਿਸਟਰ ਕਰਕੇ, ਬਾਹਰ ਜਾ ਕੇ ਕਿਰਿਆਸ਼ੀਲ ਰਹਿ ਸਕਦੇ ਹਨ। ਇਹ ਪ੍ਰੋਗਰਾਮ, ਸਾਰੇ ਗਤੀਵਿਧੀ ਪੱਧਰਾਂ ਲਈ ਉਚਿਤ ਹੈ, ਸਪੋਰਟ ਵਿੱਚ ਨਵੇਂ ਸ਼ਾਮਲ ਲੋਕਾਂ ਸਮੇਤ।

ਪ੍ਰੋਗਰਾਮ ਦੀਆਂ ਤਾਰੀਖਾਂ, ਸਮੇਂ, ਥਾਵਾਂ ਅਤੇ ਰਜਿਸਟਰੇਸ਼ਨ ਸਬੰਧੀ ਜਾਣਕਾਰੀ, [www.brampton.ca/winterwonderland](http://www.brampton.ca/winterwonderland) ਤੇ ਦੇਖੀ ਜਾ ਸਕਦੀ ਹੈ।

## ਪੌਪ-ਅਪ ਪ੍ਰੋਗਰਾਮਿੰਗ

ਪਰਿਵਾਰ ਨੂੰ ਇਕੱਠਾ ਕਰੋ ਅਤੇ ਪੂਰੇ ਪਰਿਵਾਰ ਲਈ ਪੇਸ਼ ਕੀਤੇ ਜਾ ਰਹੇ ਪੌਪ-ਅਪ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਵੋ, ਜਿਹਨਾਂ ਵਿੱਚ ਸ਼ਾਮਲ ਹਨ, ਫੋਰਟ ਬਿਲਡਿੰਗ (Fort Building) ਅਤੇ ਸਨੋ ਆਰਟ (Snow Art)।

ਪੌਪ-ਅਪ ਪ੍ਰੋਗਰਾਮਾਂ ਦਾ ਐਲਾਨ, ਦੇ ਦਿਨ ਪਹਿਲਾਂ ਔਨਲਾਈਨ ਅਤੇ ਸਿਟੀ ਆਫ ਬ੍ਰੈਂਪਟਨ ਦੇ ਸੋਸ਼ਲ ਮੀਡੀਆ ਚੈਨਲਾਂ ਤੇ ਕੀਤਾ ਜਾਵੇਗਾ।

ਪੌਪ-ਅਪ ਰਜਿਸਟਰੇਸ਼ਨ ਸਬੰਧੀ ਵੇਰਵੇ ਅਤੇ ਥਾਵਾਂ, [www.brampton.ca/winterwonderland](http://www.brampton.ca/winterwonderland) ਤੇ ਦੇਖੋ।

## ਸਿਹਤ ਅਤੇ ਸੁਰੱਖਿਆ ਸਬੰਧੀ ਉਪਾਅ ਅਤੇ ਆਪਣੀ ਵਿਜਿਟ ਦੀ ਬੁਕਿੰਗ ਕਰਨਾ

ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ, ਸਿਟੀ ਦੀ ਸਭ ਤੋਂ ਵੱਡੀ ਤਰਜੀਹ ਹੈ, ਖਾਸ ਕਰਕੇ ਕੋਵਿਡ-19 (COVID-19) ਦੇ ਦੌਰਾਨ। ਪੀਲ ਪਬਲਿਕ ਹੈਲਥ (Peel Public Health) ਦੀ ਸਲਾਹ ਮੁਤਾਬਕ, ਸਰਦੀ ਦੀ ਪ੍ਰੋਗਰਾਮਿੰਗ ਲਈ ਅਤੇ ਸਾਰੇ ਰਿੰਕਸ ਵਿੱਚ ਅਤੇ ਮਾਊਂਟ ਚਿੰਗਕੂਜ਼ੀ ਵਿਖੇ ਜਾਣ ਲਈ, ਰਿਜਰਵੇਸ਼ਨ ਸਿਸਟਮ ਸਥਾਪਤ ਕੀਤਾ ਗਿਆ ਹੈ। ਅਜਿਹਾ ਇਹ ਯਕੀਨੀ ਬਣਾਉਣ ਲਈ ਹੈ ਕਿ ਕੈਪੇਸਿਟੀ ਸ਼ਰਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਜਿੱਥੇ ਜ਼ਰੂਰੀ ਹੋਵੇ, ਸੰਪਰਕ ਟ੍ਰੇਸਿੰਗ ਸੰਭਵ ਹੈ।

## ਆਉਟਡੋਰ ਸਕੇਟਿੰਗ

ਆਉਟਡੋਰ ਸਕੇਟਿੰਗ ਲਈ ਰਿਜਰਵੇਸ਼ਨਸ, 36 ਘੰਟੇ ਤੱਕ ਐਡਵਾਂਸ ਵਿੱਚ ਕਰਵਾਈਆਂ ਜਾ ਸਕਦੀਆਂ ਹਨ। ਨਿਵਾਸੀ ਹੇਠਾਂ ਦਿੱਤੇ ਤਰੀਕਿਆਂ ਨਾਲ ਆਪਣੀ ਥਾਂ ਰਾਖਵੀਂ ਕਰ ਸਕਦੇ ਹਨ:

- [cityofbrampton.perfectmind.com](http://cityofbrampton.perfectmind.com) ਤੇ ਔਨਲਾਈਨ ਰਜਿਸਟਰ ਕਰਕੇ
- 905.791.2240 ਤੇ ਸਾਡੀ ਬੁਕਿੰਗ ਲਾਈਨ ਨੂੰ ਫੋਨ ਕਰਕੇ
- ਸਿਟੀ ਦੀਆਂ ਸੀਮਾਵਾਂ ਦੇ ਅੰਦਰ ਤੋਂ ਸਰਵਿਸ ਬ੍ਰੈਂਪਟਨ (Service Brampton) ਨੂੰ 311 ਤੇ ਫੋਨ ਕਰਕੇ

ਸਾਰੀਆਂ ਰਿਜਰਵੇਸ਼ਨਸ, ਇੱਕ ਘੰਟੇ ਦੀ ਮਿਆਦ ਤੱਕ ਸੀਮਿਤ ਹਨ। ਰਿਜਰਵੇਸ਼ਨਸ, ਮਾਪਿਆਂ, ਸਰਪ੍ਰਸਤਾਂ ਜਾਂ ਅਜਿਹੇ ਦੂਜੇ ਲੋਕਾਂ ਸਮੇਤ ਸਾਰੇ ਰੱਖਿਅਕਾਂ ਲਈ ਜ਼ਰੂਰੀ ਹਨ, ਜਿਹਨਾਂ ਦੇ ਨਾਲ ਸਕੇਟਿੰਗ ਕਰਨ ਵਾਲੇ ਆਏ ਹੋਣ। ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ, ਔਨਲਾਈਨ ਸੁਆਗਤੀ ਟੈਟ ਵਿਖੇ ਪਹੁੰਚਣ ਤੇ, ਸਟਾਫ ਦੇ ਨਾਲ ਚੈੱਕ ਇਨ ਕਰਨ। ਜੇਕਰ ਤੁਹਾਨੂੰ ਆਪਣੀ ਰਿਜਰਵੇਸ਼ਨ ਰੱਦ ਕਰਨ ਦੀ ਲੋੜ ਹੈ, ਤਾਂ 905.791.2240 ਤੇ ਫੋਨ ਕਰੋ।

ਵਾਸ਼ਰੂਮ ਸਹੂਲਤਾਂ ਉਪਲਬਧ ਹੋਣਗੀਆਂ। ਵਾਸ਼ਰੂਮਾਂ ਦੀਆਂ ਲਾਈਨਾਂ ਵਿੱਚ ਅਤੇ ਅੰਦਰ ਮਾਸਕ ਜ਼ਰੂਰੀ ਹਨ। ਰਿੰਕਸ ਵਿਖੇ ਖਾਣ-ਪੀਣ ਵਾਲੀਆਂ ਚੀਜ਼ਾਂ ਲਿਜਾਣ ਦੀ ਇਜਾਜ਼ਤ ਨਹੀਂ ਹੈ।

## ਮਾਊਂਟ ਚਿੰਗਕੂਜ਼ੀ

ਮਾਊਂਟ ਚਿੰਗਕੂਜ਼ੀ ਲਈ ਰਿਜਰਵੇਸ਼ਨਸ, 48 ਘੰਟੇ ਤੱਕ ਐਡਵਾਂਸ ਵਿੱਚ ਕਰਵਾਈਆਂ ਜਾ ਸਕਦੀਆਂ ਹਨ। ਨਿਵਾਸੀ ਹੇਠਾਂ ਦਿੱਤੇ ਤਰੀਕਿਆਂ ਨਾਲ ਆਪਣੀ ਥਾਂ ਰਾਖਵੀਂ ਕਰ ਸਕਦੇ ਹਨ:



- [cityofbrampton.perfectmind.com](http://cityofbrampton.perfectmind.com) ਤੇ ਔਨਲਾਈਨ ਰਜਿਸਟਰ ਕਰਕੇ
- 905.458.6555 ਤੇ ਸਾਡੀ ਬੁਕਿੰਗ ਲਾਈਨ ਨੂੰ ਫੋਨ ਕਰਕੇ
- ਸਿਟੀ ਦੀਆਂ ਸੀਮਾਵਾਂ ਦੇ ਅੰਦਰ ਤੋਂ ਸਰਵਿਸ ਬੁੱਪਟਨ ਨੂੰ 311 ਤੇ ਫੋਨ ਕਰਕੇ

ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਕੀ ਹਿਲ ਤੇ ਪਹੁੰਚ ਕੇ, ਸਟਾਫ ਦੇ ਨਾਲ ਚੈੱਕ ਇਨ ਕਰਨ। ਜੇਕਰ ਤੁਹਾਨੂੰ ਆਪਣੀ ਰਿਜ਼ਰਵੇਸ਼ਨ ਰੱਦ ਕਰਨ ਦੀ ਲੋੜ ਹੈ, ਤਾਂ 905.458.6555 ਤੇ ਫੋਨ ਕਰੋ। ਵਾਸ਼ਰੂਮ ਸਹੂਲਤਾਂ ਉਪਲਬਧ ਹੋਣਗੀਆਂ। ਵਾਸ਼ਰੂਮਾਂ ਦੀਆਂ ਲਾਈਨਾਂ ਵਿੱਚ ਅਤੇ ਅੰਦਰ ਮਾਸਕ ਜ਼ਰੂਰੀ ਹਨ।

### ਆਉਟਡੋਰ ਪ੍ਰੋਗਰਾਮਿੰਗ

ਵੇਕਿੰਗ ਪਾਥਸ, ਆਉਟਡੋਰ ਰਨ ਕਲੱਬ ਅਤੇ ਪੈਪ-ਅਪ ਪ੍ਰੋਗਰਾਮਿੰਗ ਲਈ ਰਿਜ਼ਰਵੇਸ਼ਨਸ, 48 ਘੰਟੇ ਤੱਕ ਐਡਵਾਂਸ ਵਿੱਚ ਕਰਵਾਈਆਂ ਜਾ ਸਕਦੀਆਂ ਹਨ। ਨਿਵਾਸੀ ਹੇਠਾਂ ਦਿੱਤੇ ਤਰੀਕਿਆਂ ਨਾਲ ਆਪਣੀ ਥਾਂ ਰਾਖਵੀਂ ਕਰ ਸਕਦੇ ਹਨ:

- [cityofbrampton.perfectmind.com](http://cityofbrampton.perfectmind.com) ਤੇ ਔਨਲਾਈਨ ਰਜਿਸਟਰ ਕਰਕੇ
- ਸਿਟੀ ਦੀਆਂ ਸੀਮਾਵਾਂ ਦੇ ਅੰਦਰ ਤੋਂ ਸਰਵਿਸ ਬੁੱਪਟਨ ਨੂੰ 311 ਤੇ ਫੋਨ ਕਰਕੇ

ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਪ੍ਰੋਗਰਾਮ ਵਾਲੀ ਥਾਂ ਤੇ ਪਹੁੰਚ ਕੇ, ਸਟਾਫ ਦੇ ਨਾਲ ਚੈੱਕ ਇਨ ਕਰਨ।

### ਮੌਸਮ ਸਬੰਧੀ ਨੋਟਿਸ ਅਤੇ ਬੰਦ ਹੋਣ ਬਾਰੇ ਜਾਣਕਾਰੀ

ਆਉਟਡੋਰ ਸਹੂਲਤਾਂ ਅਤੇ ਪ੍ਰੋਗਰਾਮਿੰਗ, ਮੌਸਮ ਸਬੰਧੀ ਸਥਿਤੀਆਂ ਦੇ ਕਾਰਨ ਬੰਦ ਹੋ ਸਕਦੀਆਂ ਹਨ। ਕਿਰਪਾ ਕਰਕੇ ਇਹ ਪੁਸ਼ਟੀ ਕਰਨ ਲਈ, ਆਪਣੀ ਵਿਜਿਟ ਤੋਂ ਪਹਿਲਾਂ ਔਨਲਾਈਨ ਚੈੱਕ ਕਰੋ ਕਿ, ਆਉਟਡੋਰ ਰਿੰਕਸ ਅਤੇ ਮਾਊਂਟ ਚਿੰਗਕੂਜ਼ੀ ਖੁੱਲੇ ਹਨ ਜਾਂ ਬੰਦ ਹਨ।

-30-

### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬੁੱਪਟਨ

905-874-3426 | [Monika.Duggal@brampton.ca](mailto:Monika.Duggal@brampton.ca)